

 Print Page

Sri Guru Granth Sahib

Displaying 1290 of

ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ ॥

Eisathree Purakhai Jaan Nis Maelaa Outhhai Mandhh Kamaahee ||

But when men and women meet in the night, they come together in the flesh.

ਮਲਾਰ ਵਾਰ (ਮਃ ੧) (੨੫) ਸ਼. (੧) ੨:੯ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੦ ਪੰ. ੧

Raag Malar Guru Nanak Dev

ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥

Maasahu Ninmae Maasahu Janmae Ham Maasai Kae Bhaanddae ||

In the flesh we are conceived, and in the flesh we are born; we are vessels of flesh.

ਮਲਾਰ ਵਾਰ (ਮਃ ੧) (੨੫) ਸ਼. (੧) ੨:੧੦ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੦ ਪੰ. ੧

Raag Malar Guru Nanak Dev

ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥

Giaan Dhhaan Kashh Soojhai Naahee Chathur Kehaavai Paanddae ||

You know nothing of spiritual wisdom and meditation, even though you call yourself clever, O religious scholar.

ਮਲਾਰ ਵਾਰ (ਮਃ ੧) (੨੫) ਸ਼. (੧) ੨:੧੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੦ ਪੰ. ੨

Raag Malar Guru Nanak Dev

ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ ॥

Baahar Kaa Maas Mandhaa Suaamee Ghar Kaa Maas Changaeraa ||

O master, you believe that flesh on the outside is bad, but the flesh of those in your own home is good.

ਮਲਾਰ ਵਾਰ (ਮਃ ੧) (੨੫) ਸ਼. (੧) ੨:੧੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੦ ਪੰ. ੨

Raag Malar Guru Nanak Dev

ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ ॥

Jeea Janth Sabh Maasahu Hoeae Jee Laeiaa Vaasaeraa ||

All beings and creatures are flesh; the soul has taken up its home in the flesh.

ਮਲਾਰ ਵਾਰ (ਮਃ ੧) (੨੫) ਸ਼. (੧) ੨:੧੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੦ ਪੰ. ੩

Raag Malar Guru Nanak Dev

ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ ॥

Abhakh Bhakhehi Bhakh Thaj Shhoddehi Andhh Guroo Jin Kaeraa ||

They eat the uneatable; they reject and abandon what they could eat. They have a teacher who is blind.

ਮਲਾਰ ਵਾਰ (ਮਃ ੧) (੨੫) ਸ. (੧) ੨:੧੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੦ ਪੰ. ੩

Raag Malar Guru Nanak Dev

ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥

Maasahu Ninmae Maasahu Janmae Ham Maasai Kae Bhaanddae ||

In the flesh we are conceived, and in the flesh we are born; we are vessels of flesh.

ਮਲਾਰ ਵਾਰ (ਮਃ ੧) (੨੫) ਸ. (੧) ੨:੧੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੦ ਪੰ. ੪

Raag Malar Guru Nanak Dev

ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥

Giaan Dhiaan Kashh Soojhai Naahee Chathur Kehaavai Paanddae ||

You know nothing of spiritual wisdom and meditation, even though you call yourself clever, O religious scholar.

ਮਲਾਰ ਵਾਰ (ਮਃ ੧) (੨੫) ਸ. (੧) ੨:੧੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੦ ਪੰ. ੪

Raag Malar Guru Nanak Dev

ਮਾਸੁ ਪੁਰਾਣੀ ਮਾਸੁ ਕਤੇਬੀ ਚਹੁ ਜੁਗਿ ਮਾਸੁ ਕਮਾਣਾ ॥

Maas Puraanee Maas Kathaebanaee Chahu Jug Maas Kamaanaa ||

Meat is allowed in the Puraanas, meat is allowed in the Bible and the Koran. Throughout the four ages, meat has been used.

ਮਲਾਰ ਵਾਰ (ਮਃ ੧) (੨੫) ਸ. (੧) ੨:੧੭ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੦ ਪੰ. ੪

Raag Malar Guru Nanak Dev

ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ ॥

Jaj Kaaj Veeahi Suhaavai Outhhai Maas Samaanaa ||

It is featured in sacred feasts and marriage festivities; meat is used in them.

ਮਲਾਰ ਵਾਰ (ਮਃ ੧) (੨੫) ਸ. (੧) ੨:੧੮ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੦ ਪੰ. ੫

Raag Malar Guru Nanak Dev

ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ ॥

Eisathree Purakh Nipajehi Maasahu Paathisaah Sulathaanaan ||

Women, men, kings and emperors originate from meat.

ਮਲਾਰ ਵਾਰ (ਮਃ ੧) (੨੫) ਸ. (੧) ੨:੧੯ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੦ ਪੰ. ੫

Raag Malar Guru Nanak Dev

ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨ੍ਹ ਕਾ ਦਾਨੁ ਨ ਲੈਣਾ ॥

Jae Oue Dhisehi Narak Jaandhae Thaan Ounh Kaa Dhaan N Linaa ||

If you see them going to hell, then do not accept charitable gifts from them.

ਮਲਾਰ ਵਾਰ (ਮਃ ੧) (੨੫) ਸ. (੧) ੨:੨੦ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੦ ਪੰ. ੬

Raag Malar Guru Nanak Dev

ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਕਾਣਾ ॥

Dhaenadhaa Narak Surag Laidhae Dhaekhahu Eaehu Dhin(g)aanaa ||

The giver goes to hell, while the receiver goes to heaven - look at this injustice.

ਮਲਾਰ ਵਾਰ (ਮਃ ੧) (੨੫) ਸ. (੧) ੨:੨੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੦ ਪੰ. ੭

Raag Malar Guru Nanak Dev

ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ ॥

Aap N Boojhai Lok Bujhaaeae Paanddae Kharaa Siaanaa ||

You do not understand your own self, but you preach to other people. O Pandit, you are very wise indeed.

ਮਲਾਰ ਵਾਰ (ਮਃ ੧) (੨੫) ਸ. (੧) ੨:੨੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੦ ਪੰ. ੭

Raag Malar Guru Nanak Dev

ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ ॥

Paanddae Thoo Jaanai Hee Naahee Kithhahu Maas Oupanna ||

O Pandit, you do not know where meat originated.

ਮਲਾਰ ਵਾਰ (ਮਃ ੧) (੨੫) ਸ. (੧) ੨:੨੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੦ ਪੰ. ੭

Raag Malar Guru Nanak Dev

ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ॥

Thoeiahu Ann Kamaadh Kapaahaan Thoeiahu Thribhavan Ganna ||

Corn, sugar cane and cotton are produced from water. The three worlds came from water.

ਮਲਾਰ ਵਾਰ (ਮਃ ੧) (੨੫) ਸ. (੧) ੨:੨੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੦ ਪੰ. ੮

Raag Malar Guru Nanak Dev

ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ ॥

Thoaa Aakhai Ho Bahu Bidhh Hashhaa Thoai Bahuth Bikaaraa ||

Water says, ""I am good in many ways."" But water takes many forms.

ਮਲਾਰ ਵਾਰ (ਮਃ ੧) (੨੫) ਸ. (੧) ੨:੨੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੦ ਪੰ. ੮

Raag Malar Guru Nanak Dev

ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ ॥੨॥

Eaethae Ras Shhodd Hovai Sanniaasee Naanak Kehai Vichaaraa ||2||

Forsaking these delicacies, one becomes a true Sannyaasee, a detached hermit. Nanak reflects and speaks. ||2||

ਮਲਾਰ ਵਾਰ (ਮਃ ੧) (੨੫) ਸ. (੧) ੨:੨੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੦ ਪੰ. ੯

Raag Malar Guru Nanak Dev

ਪਉੜੀ ॥

Pourree ||

Pauree:

ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੯੦

ਹਉ ਕਿਆ ਆਖਾ ਇਕ ਜੀਭ ਤੇਰਾ ਅੰਤੁ ਨ ਕਿਨ ਹੀ ਪਾਇਆ ॥

Ho Kiaa Aakhaa Eik Jeebh Thaeraa Anth N Kin Hee Paaeiaa ||

What can I say with only one tongue? I cannot find your limits.

ਮਲਾਰ ਵਾਰ (ਮਃ ੧) (੨੫):੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੦ ਪੰ. ੧੦

Raag Malar Guru Nanak Dev

ਸਚਾ ਸਬਦੁ ਵੀਚਾਰਿ ਸੇ ਤੁਝ ਹੀ ਮਾਹਿ ਸਮਾਇਆ ॥

Sachaa Sabadh Veechaar Sae Thujh Hee Maahi Samaaeiaa ||

Those who contemplate the True Word of the Shabad are absorbed into You, O Lord.

ਮਲਾਰ ਵਾਰ (ਮਃ ੧) (੨੫):੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੦ ਪੰ. ੧੦

Raag Malar Guru Nanak Dev

ਇਕਿ ਭਗਵਾ ਵੇਸੁ ਕਰਿ ਭਰਮਦੇ ਵਿਣੁ ਸਤਿਗੁਰ ਕਿਨੈ ਨ ਪਾਇਆ ॥

Eik Bhagavaa Vaes Kar Bharamadhae Vin Sathigur Kinai N Paaeiaa ||

Some wander around in saffron robes, but without the True Guru, no one finds the Lord.

ਮਲਾਰ ਵਾਰ (ਮਃ ੧) (੨੫):੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੦ ਪੰ. ੧੧

Raag Malar Guru Nanak Dev

ਦੇਸ ਦਿਸੰਤਰ ਭਵਿ ਥਕੇ ਤੁਧੁ ਅੰਦਰਿ ਆਪੁ ਲੁਕਾਇਆ ॥

Dhaes Dhisanthar Bhav Thhakae Thudhh Andhar Aap Lukaaeiaa ||

They wander in foreign lands and countries until they grow weary, but You hide Yourself within them.

ਮਲਾਰ ਵਾਰ (ਮਃ ੧) (੨੫):੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੦ ਪੰ. ੧੧

Raag Malar Guru Nanak Dev

ਗੁਰ ਕਾ ਸਬਦੁ ਰਤੰਨੁ ਹੈ ਕਰਿ ਚਾਨਣੁ ਆਪਿ ਦਿਖਾਇਆ ॥

Gur Kaa Sabadh Rathann Hai Kar Chanaan Aap Dhikhaaeiaa ||

The Word of the Guru's Shabad is a jewel, through which the Lord shines forth and reveals Himself.

ਮਲਾਰ ਵਾਰ (ਮਃ ੧) (੨੫):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੨

Raag Malar Guru Nanak Dev

ਆਪਣਾ ਆਪੁ ਪਛਾਣਿਆ ਗੁਰਮਤੀ ਸਚਿ ਸਮਾਇਆ ॥

Aapanaa Aap Pashhaaniaa Guramathee Sach Samaaeiaa ||

Realizing one's own self, following the Guru's Teachings, the mortal is absorbed into Truth.

ਮਲਾਰ ਵਾਰ (ਮਃ ੧) (੨੫):੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੨

Raag Malar Guru Nanak Dev

ਆਵਾ ਗਉਣੁ ਬਜਾਰੀਆ ਬਾਜਾਰੁ ਜਿਨੀ ਰਚਾਇਆ ॥

Aavaa Goun Bjaareeaa Baajaar Jinee Rachaeiaa ||

Coming and going, the tricksters and magicians put on their magic show.

ਮਲਾਰ ਵਾਰ (ਮਃ ੧) (੨੫):੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੩

Raag Malar Guru Nanak Dev

ਇਕੁ ਥਿਰੁ ਸਚਾ ਸਾਲਾਹਣਾ ਜਿਨ ਮਨਿ ਸਚਾ ਭਾਇਆ ॥੨੫॥

Eik Thhir Sachaa Saalaahanaa Jin Man Sachaa Bhaaeiaa ||25||

But those whose minds are pleased by the True Lord, praise the True One, the Ever-stable Lord. ||25||

ਮਲਾਰ ਵਾਰ (ਮਃ ੧) (੨੫):੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੩

Raag Malar Guru Nanak Dev

ਸਲੋਕ ਮਃ ੧ ॥

Salok Ma 1 ||

Shalok, First Mehl:

ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੯੦

ਨਾਨਕ ਮਾਇਆ ਕਰਮ ਬਿਰਖੁ ਫਲ ਅੰਮ੍ਰਿਤ ਫਲ ਵਿਸੁ ॥

Naanak Maaeiaa Karam Birakh Fal Anmrith Fal Vis ||

O Nanak, the tree of actions done in Maya yields ambrosial fruit and poisonous fruit.

ਮਲਾਰ ਵਾਰ (ਮਃ ੧) (੨੬) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੪

Raag Malar Guru Nanak Dev

ਸਭ ਕਾਰਣ ਕਰਤਾ ਕਰੇ ਜਿਸੁ ਖਵਾਲੇ ਤਿਸੁ ॥੧॥

Sabh Kaaran Karathaa Karae Jis Khavaalae This ||1||

The Creator does all deeds; we eat the fruits as He ordains. ||1||

ਮਲਾਰ ਵਾਰ (ਮਃ ੧) (੨੬) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੫
Raag Malar Guru Nanak Dev

ਮਃ ੨ ॥

Ma 2 ॥

Second Mehl:

ਮਲਾਰ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੨੯੦

ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ ॥

Naanak Dhuneeaa Keeaaan Vaddiaaeaaan Agee Saethee Jaal ॥

O Nanak, burn worldly greatness and glory in the fire.

ਮਲਾਰ ਵਾਰ (ਮਃ ੧) (੨੬) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੫
Raag Malar Guru Angad Dev

ਏਨੀ ਜਲੀਈਂ ਨਾਮੁ ਵਿਸਾਰਿਆ ਇਕ ਨ ਚਲੀਆ ਨਾਲਿ ॥੨॥

Eaenee Jaleeeen Naam Visaariaa Eik N Chaleeaa Naal ॥2॥

These burnt offerings have caused mortals to forget the Naam, the Name of the Lord. Not even one of them will go along with you in the end. ॥2॥

ਮਲਾਰ ਵਾਰ (ਮਃ ੧) (੨੬) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੬
Raag Malar Guru Angad Dev

ਪਉਤੀ ॥

Pourree ॥

Pauree:

ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੯੦

ਸਿਰਿ ਸਿਰਿ ਹੋਇ ਨਿਬੇੜੁ ਹੁਕਮਿ ਚਲਾਇਆ ॥

Sir Sir Hoe Nibaerr Hukam Chalaaeiaa ॥

He judges each and every being; by the Hukam of His Command, He leads us on.

ਮਲਾਰ ਵਾਰ (ਮਃ ੧) (੨੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੭
Raag Malar Guru Angad Dev

ਤੇਰੈ ਹਥਿ ਨਿਬੇੜੁ ਤੂਹੈ ਮਨਿ ਭਾਇਆ ॥

Thaerai Hathh Nibaerr Thoochai Man Bhaaeiaa ॥

Justice is in Your Hands, O Lord; You are pleasing to my mind.

ਮਲਾਰ ਵਾਰ (ਮਃ ੧) (੨੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੭
Raag Malar Guru Angad Dev

ਕਾਲੁ ਚਲਾਏ ਬੰਨਿ ਕੋਇ ਨ ਰਖਸੀ ॥

Kaal Chalaeeae Bann Koe N Rakhasee ||

The mortal is bound and gagged by Death and lead away; no one can rescue him.

ਮਲਾਰ ਵਾਰ (ਮਃ ੧) (੨੬):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੭

Raag Malar Guru Angad Dev

ਜਰੁ ਜਰਵਾਣਾ ਕੰਨਿ ਚੜਿਆ ਨਚਸੀ ॥

Jar Jaravaanaa Kannih Charriaa Nachasee ||

Old age, the tyrant, dances on the mortal's shoulders.

ਮਲਾਰ ਵਾਰ (ਮਃ ੧) (੨੬):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੮

Raag Malar Guru Angad Dev

ਸਤਿਗੁਰੁ ਬੋਹਿਥੁ ਬੇੜੁ ਸਚਾ ਰਖਸੀ ॥

Sathigur Bohithh Baerr Sachaa Rakhasee ||

So climb aboard the boat of the True Guru, and the True Lord will rescue you.

ਮਲਾਰ ਵਾਰ (ਮਃ ੧) (੨੬):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੮

Raag Malar Guru Angad Dev

ਅਗਨਿ ਭਖੈ ਭੜਹਾੜੁ ਅਨਦਿਨੁ ਭਖਸੀ ॥

Agan Bhakhai Bharrehaarr Anadhin Bhakhasee ||

The fire of desire burns like an oven, consuming mortals night and day.

ਮਲਾਰ ਵਾਰ (ਮਃ ੧) (੨੬):੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੮

Raag Malar Guru Angad Dev

ਫਾਥਾ ਚੁਗੈ ਚੋਗ ਹੁਕਮੀ ਛੁਟਸੀ ॥

Faathhaa Chugai Chog Hukamee Shhuttasee ||

Like trapped birds, the mortals peck at the corn; only through the Lord's Command will they find release.

ਮਲਾਰ ਵਾਰ (ਮਃ ੧) (੨੬):੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੯

Raag Malar Guru Angad Dev

ਕਰਤਾ ਕਰੇ ਸੁ ਹੋਗੁ ਕੂੜੁ ਨਿਖੁਟਸੀ ॥੨੬॥

Karathaa Karae S Hog Koorr Nikhuttasee ||26||

Whatever the Creator does, comes to pass; falsehood shall fail in the end. ||26||

ਮਲਾਰ ਵਾਰ (ਮਃ ੧) (੨੬):੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੯

Raag Malar Guru Angad Dev